

ਤੁਰੰਤ ਰਿਲੀਜ਼ ਲਈ

## ਸਿਟੀ ਕਾਉਂਸਿਲ ਨੇ ਬ੍ਰੈਂਪਟਨ ਦੇ ਪਹਿਲੇ ਔਫ-ਗ੍ਰਿਡ ਔਰਗੈਨਿਕ ਫੂਡ ਸੈਂਡ ਨੂੰ ਪ੍ਰਵਾਨਗੀ ਦਿੱਤੀ

ਬ੍ਰੈਂਪਟਨ, ਓਨਟਾਰੀਓ (5 ਮਈ, 2021) – ਅੱਜ, ਸਿਟੀ ਕਾਉਂਸਿਲ (City Council) ਨੇ ਔਫ-ਗ੍ਰਿਡ ਔਰਗੈਨਿਕ ਫੂਡ ਸੈਂਡ ਨੂੰ ਪ੍ਰਵਾਨਗੀ ਦਿੱਤੀ। ਇਹ ਸੈਲਫ-ਸਸਟੇਨਿੰਗ, ਰੀਜੈਨਰੇਟਿਵ ਫੂਡ ਸਿਸਟਮ ਹੈ, ਜੋ ਬ੍ਰੈਂਪਟਨ ਵਿੱਚ ਕਈ ਪਰਿਵਾਰਾਂ ਵਾਸਤੇ ਭੋਜਨ ਪੈਦਾ ਕਰੇਗਾ। ਫੂਡ ਸੈਂਡ, ਇਸ ਗਰਮੀ ਤੋਂ ਸ਼ੁਰੂ ਕਰਦੇ ਹੋਏ ਛੇ-ਮਹੀਨੇ ਦੇ ਪਾਇਲਟ ਪ੍ਰੋਜੈਕਟ ਵਜੋਂ, 8220 ਮਿਸਿਸਾਗਾ ਰੋਡ (8220 Mississauga Road) ਵਿਖੇ, ਬ੍ਰੈਂਪਟਨ ਫਾਇਰ ਸਟੇਸ਼ਨ 212 (Brampton Fire Station 212) ਵਿੱਚ ਸਥਿਤ ਹੋਵੇਗਾ ਅਤੇ ਇਸ ਵੱਲੋਂ ਹੀ ਇਸਨੂੰ ਸਹਿਯੋਗ ਕੀਤਾ ਜਾਵੇਗਾ।

ਔਫ-ਗ੍ਰਿਡ ਔਰਗੈਨਿਕ ਫੂਡ ਸੈਂਡ, ਨੇਚਰ ਹਾਰਮਨੀ (Nature Harmony) ਵੱਲੋਂ ਪ੍ਰਦਾਨ ਕੀਤਾ ਜਾਵੇਗਾ। ਇਹ ਇੱਕ ਜ਼ੀਰੋ-ਐਨਰਜੀ ਵਾਲਾ ਗ੍ਰੀਨਹਾਊਸ ਸਟ੍ਰਕਚਰ ਹੈ, ਜੋ ਫੂਡ ਸੈਂਡ ਤੋਂ ਸਬਜ਼ੀਆਂ ਆਦਿ ਉਗਾਵੇਗਾ ਅਤੇ [2021 ਦੇ ਬੈਕਯਾਰਡ ਗਾਰਡਨ ਪ੍ਰੋਗਰਾਮ \(2021 Backyard Garden Program\)](#) ਦੇ ਹਿੱਸੇ ਵਜੋਂ, ਬ੍ਰੈਂਪਟਨ ਵਿੱਚ ਪਰਿਵਾਰਾਂ ਨੂੰ ਭੋਜਨ ਕਰਵਾਉਣ ਲਈ ਰੀਜੈਨਰੇਸ਼ਨ ਆਉਟਰੀਚ ਕਮਿਊਨਿਟੀ (Regeneration Outreach Community) ਨੂੰ ਦਾਨ ਦੇਵੇਗਾ।

ਇਸ ਇਨੋਵੇਟਿਵ ਟੈਕਨੋਲੋਜੀ ਵਿੱਚ ਇਸਦਾ ਆਪਣਾ ਈਕੋਸਿਸਟਮ ਸ਼ਾਮਲ ਹੈ, ਜਿਸ ਵਿੱਚ ਖਾਣ ਯੋਗ ਔਰਗੈਨਿਕ ਫਲ ਅਤੇ ਸਬਜ਼ੀਆਂ ਉਗਾਉਣ ਅਤੇ ਖਾਣ ਯੋਗ ਮੱਛੀ ਪਾਲਣ ਲਈ, ਆਟੋਮੇਟਿਡ ਮਿੱਟੀ, ਹਾਈਡ੍ਰੋਪੋਨਿਕਸ ਅਤੇ ਐਕਵਾਪੋਨਿਕਸ ਸਿਸਟਮਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸੈਂਡ ਜ਼ੀਰੋ-ਵੇਸਟ ਅਤੇ ਕਾਰਬਨ ਨੈਗੇਟਿਵ ਹੈ, ਜੋ ਸੇਲਰ ਅਤੇ ਰਿਨਿਊਏਬਲ ਐਨਰਜੀ ਨਾਲ ਚੱਲਦਾ ਹੈ। ਇਹ ਬਹੁਤ ਜ਼ਿਆਦਾ ਸਰਦੀ ਨੂੰ ਸਹਿਨ ਕਰ ਸਕਦਾ ਹੈ।

ਸਥਿਰ ਇਨਡੋਰ ਫਾਰਮ ਵਿੱਚ, ਹਰ ਉਮਰ ਦੇ ਲੋਕਾਂ ਨੂੰ ਇੰਟਰਐਕਟਿਵ ਸਿਖਲਾਈ ਵਾਸਤੇ ਉਤਸ਼ਾਹਿਤ ਕਰਨ ਲਈ, ਸਿੱਖਿਆਤਮਕ ਗਤੀਵਿਧੀਆਂ ਅਤੇ ਪ੍ਰੋਜੈਕਟਾਂ ਅਤੇ ਸਾਰੀਆਂ ਜ਼ਰੂਰੀ ਸਮੱਗਰੀਆਂ ਦੇ ਇੱਕ ਸੂਈਟ ਵਾਲੀ ਟੈਬਲੇਟ ਵੀ ਸ਼ਾਮਲ ਹੈ।

ਬ੍ਰੈਂਪਟਨ ਦਾ ਕਮਿਊਨਿਟੀ ਗਾਰਡਨਸ ਪ੍ਰੋਗਰਾਮ (Community Gardens Program), [ਬ੍ਰੈਂਪਟਨ ਗ੍ਰੀਨ ਐਨਵਾਇਰਨਮੈਂਟਲ ਮਾਸਟਰ ਪਲਾਨ \(Brampton Grow Green Environmental Master Plan\)](#) ਦੇ ਟੀਚਿਆਂ ਦਾ ਵਿਸਤਾਰ ਕਰਦਾ ਹੈ, ਜਿਸਨੇ ਸਿਟੀ ਲਈ ਮੌਕੇ ਵਜੋਂ ਸਹਿਰੀ ਖੇਤੀ ਦਾ ਹਵਾਲਾ ਦਿੱਤਾ ਹੈ। ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ (Brampton Fire and Emergency Services) ਨੇ ਵੀ 2020 ਵਿੱਚ, ਬੈਕਯਾਰਡ ਗਾਰਡਨ ਪ੍ਰੋਗਰਾਮ (Backyard Garden Program) ਵਿੱਚ ਹਿੱਸਾ ਲਿਆ ਸੀ, ਜਿੱਥੇ ਟੀਮ ਨੇ ਵੱਡੀ ਮਾਤਰਾ ਵਿੱਚ ਕਮਿਊਨਿਟੀ ਵਿੱਚ ਸਬਜ਼ੀਆਂ ਉਗਾਈਆਂ ਸਨ ਅਤੇ ਇਹਨਾਂ ਦੇ ਦਾਨ ਨੂੰ ਅਸਾਨ ਬਣਾਉਣ ਵਿੱਚ ਮਦਦ ਕੀਤੀ ਸੀ।

### ਹਵਾਲੇ

“ਬ੍ਰੈਂਪਟਨ ਸਿਟੀ ਕਾਉਂਸਿਲ ਨੇ ਬ੍ਰੈਂਪਟਨ ਦੇ ਪਹਿਲੇ ਔਫ-ਗ੍ਰਿਡ ਔਰਗੈਨਿਕ ਫੂਡ ਸੈਂਡ ਨੂੰ ਪ੍ਰਵਾਨਗੀ ਦਿੱਤੀ ਹੈ, ਜੋ ਫਾਇਰ ਸਟੇਸ਼ਨ 212 ਵਿਖੇ ਸਥਿਤ ਹੋਵੇਗਾ ਅਤੇ ਇਸ ਥਾਂ ਤੇ ਬ੍ਰੈਂਪਟਨ ਫਾਇਰ ਦੇ ਸਟਾਫ ਵੱਲੋਂ ਇਸ ਵਿੱਚ ਸਹਿਯੋਗ ਕੀਤਾ ਜਾਵੇਗਾ। ਸਾਨੂੰ ਬ੍ਰੈਂਪਟਨ ਵਿੱਚ ਸਥਿਰਤਾ ਦੇ ਨਵੇਂ ਮਾਡਲ ਸਥਾਪਤ ਕਰਨ ਤੇ ਮਾਣ ਹੈ, ਖਾਸ ਕਰਕੇ ਉਹ, ਜੋ ਸਿੱਧਾ ਸਾਡੇ ਨਿਵਾਸੀਆਂ ਦੀ ਅਤੇ 2050 ਤੱਕ ਜੀ.ਐਚ.ਜੀ. ਨੂੰ 80% ਤੱਕ ਘਟਾਉਣ ਦੇ ਸਾਡੇ ਸਫਰ ਵਿੱਚ ਮਦਦ ਕਰਦੇ ਹਨ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਇੱਕ ਗ੍ਰੀਨ ਸਿਟੀ ਹੈ। ਅਸੀਂ ਸਾਡੇ ਨਿਵਾਸੀਆਂ ਲਈ ਭੋਜਨ ਸਬੰਧੀ ਸੁਰੱਖਿਆ ਅਤੇ ਸਿਕਿਓਰਿਟੀ ਲਈ ਇਨੋਵੇਟਿਵ ਹੱਲਾਂ ਦਾ ਸੁਆਗਤ ਕਰਦੇ ਹਾਂ। ਔਫ-ਗ੍ਰਿਡ ਔਰਗੈਨਿਕ ਫੂਡ ਸੈਂਡ, ਆਪਣੀ ਖੁਦ ਦੀ ਊਰਜਾ ਪੈਦਾ ਕਰਦਾ ਹੈ, ਜ਼ੀਰੋ-ਵੇਸਟ ਸਿਸਟਮ ਬਣਾਏ ਰੱਖਦਾ ਹੈ, ਵਰਖਾ ਦੇ ਪਾਣੀ ਨੂੰ ਇਕੱਠਾ ਕਰਦਾ ਹੈ

ਅਤੇ ਕਾਰਬਨ ਨੂੰ ਗ੍ਰਹਿਣ ਕਰਦਾ ਹੈ ਅਤੇ ਤਾਜ਼ਾ ਆਕਸੀਜਨ ਰਿਲੀਜ਼ ਕਰਦਾ ਹੈ। ਇਹ ਸਹਿਰੀ ਖੇਤੀ ਵਿੱਚ ਇੱਕ ਵੱਡੀ ਉਪਲਬਧੀ ਹੈ ਅਤੇ ਅਸੀਂ ਇਸਦੀ ਅਗਵਾਈ ਵਿੱਚ ਮਦਦ ਕਰਨ ਲਈ ਉਤਸ਼ਾਹਿਤ ਹਾਂ।”

- *ਰੋਏਨਾ ਸੈਂਟੋਸ (Rowena Santos), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਚੇਅਰ, ਕਮਿਊਨਿਟੀ ਸਰਵਿਸਿਜ਼, ਸਿਟੀ ਆਫ ਬ੍ਰੈਂਪਟਨ*

“ਐਫ-ਗ੍ਰਿਡ ਐਂਰਗੈਨਿਕ ਫੂਡ ਸੈਂਡ, ਬ੍ਰੈਂਪਟਨ ਦੇ ਬੈਕਯਾਰਡ ਗਾਰਡਨ ਪ੍ਰੋਗਰਾਮ ਦੇ ਹਿੱਸੇ ਵਜੋਂ ਕੋਵਿਡ-19 ਦੇ ਦੌਰਾਨ ਕਈ ਨਿਵਾਸੀਆਂ ਦੀ ਮਦਦ ਕਰੇਗਾ। ਇਹ ਸੈਲਫ-ਸਸਟੇਨਿੰਗ, ਐਂਰਗੈਨਿਕ ਫੂਡ-ਉਗਾਉਣ ਵਾਲਾ ਮਾਡਲ, ਲੋਕਲ ਤੌਰ ਤੇ ਫੂਡ ਉਗਾਉਣ ਦੀ ਲੋੜ, ਮੁੱਲ ਅਤੇ ਸਾਧਨਾਂ ਨੂੰ ਦਰਸਾਉਂਦਾ ਹੈ ਅਤੇ ਸਾਨੂੰ ਵੱਧ ਸਥਿਰ ਭਵਿੱਖ ਲਈ ਟੂਲਸ ਅਤੇ ਜਾਣਕਾਰੀ ਦੇ ਨਾਲ ਸ਼ਕਤੀਸ਼ਾਲੀ ਬਣਾਉਂਦਾ ਹੈ।”

- *ਡਗ ਵਿਲੈਨਸ (Doug Whillans), ਸਿਟੀ ਕਾਉਂਸਲਰ, ਵਾਰਡਸ 2 ਅਤੇ 6; ਚੇਅਰ, ਬੈਕਯਾਰਡ ਗਾਰਡਨ ਪ੍ਰੋਗਰਾਮ, ਸਿਟੀ ਆਫ ਬ੍ਰੈਂਪਟਨ*

“ਸਿਟੀ ਦਾ ਸਟਾਫ਼, ਬ੍ਰੈਂਪਟਨ ਵਿੱਚ ਫੂਡ ਸਬੰਧੀ ਸੁਰੱਖਿਆ ਅਤੇ ਵਾਤਾਵਰਣ ਸਬੰਧੀ ਸਥਿਰਤਾ ਵਾਸਤੇ ਮੌਕਿਆਂ ਲਈ ਵਚਨਬੱਧ ਹੈ। ਬ੍ਰੈਂਪਟਨ ਫਾਇਰ ਸਟੇਸ਼ਨ 212 ਵਿਖੇ ਸਟਾਫ਼ ਨੂੰ ਐਫ-ਗ੍ਰਿਡ ਐਂਰਗੈਨਿਕ ਫੂਡ ਸੈਂਡ ਵਿੱਚ ਸਹਿਯੋਗ ਕਰਨ ਦੀ ਟ੍ਰੇਨਿੰਗ ਦਿੱਤੀ ਜਾਵੇਗੀ, ਜੋ ਬ੍ਰੈਂਪਟਨ ਦੇ ਸਥਿਰਤਾ ਸਬੰਧੀ ਟੀਚਿਆਂ ਨੂੰ ਹਾਸਲ ਕਰਨ ਵਿੱਚ ਮਦਦ ਕਰੇਗਾ।”

- *ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ*

“ਨੇਚਰ ਹਾਰਮਨੀ ਇੱਕ ਗੈਰ-ਲਾਭ ਸੰਗਠਨ ਹੈ, ਜੋ ਧਰਤੀ ਉੱਤੇ ਪ੍ਰਭਾਵਸ਼ਾਲੀ ਪ੍ਰਬੰਧਨ ਦਾ ਪ੍ਰਚਾਰ ਕਰਨ, ਇਸਨੂੰ ਅਸਾਨ ਅਤੇ ਸ਼ਕਤੀਸ਼ਾਲੀ ਬਣਾਉਣ ਤੇ ਕੇਂਦਰਿਤ ਹੈ। ਬ੍ਰੈਂਪਟਨ ਬੈਕਯਾਰਡ ਗਾਰਡਨ ਪ੍ਰੋਗਰਾਮ ਅਤੇ ਬ੍ਰੈਂਪਟਨ ਫਾਇਰ ਦੇ ਨਾਲ ਭਾਈਵਾਲੀ ਵਿੱਚ, ਐਫ-ਗ੍ਰਿਡ ਐਂਰਗੈਨਿਕ ਫੂਡ ਸੈਂਡ ਪ੍ਰੋਜੈਕਟ, ਸਿਟੀ, ਕਮਿਊਨਿਟੀਜ਼ ਅਤੇ ਵਿਅਕਤੀਆਂ ਨੂੰ ਕੁਦਰਤ ਦੇ ਨਾਲ ਰਿਸ਼ਤੇ ਬਾਰੇ ਦੁਬਾਰਾ ਸੋਚਣ ਅਤੇ ਸਾਡੇ ਮੌਜੂਦਾ ਉਪਭੋਗਤਾਵਾਂ ਮਾਡਲਾਂ ਲਈ ਪ੍ਰੇਰਿਤ ਕਰਕੇ, ਸਥਿਰ ਅਤੇ ਪੁਨਰ ਉਤਪਾਦਨ ਦੀਆਂ ਪਹਿਲਕਦਮੀਆਂ ਦਾ ਪ੍ਰਚਾਰ ਕਰਦਾ ਹੈ।”

- *ਫਿਲ ਫੰਗ (Phil Fung), ਐਗਜ਼ੀਕਿਊਟਿਵ ਡਾਇਰੈਕਟਰ, ਨੇਚਰ ਹਾਰਮਨੀ*

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

#### ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)